

Visit of Deputy Prime Minister and Foreign Minister of Namibia to India (July 17-21, 2022)

July 20, 2022

ਨਾਮੀਬੀਆ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦਾ ਭਾਰਤੀ ਦੌਰਾ (17-21 ਜੁਲਾਈ, 2022)

ਜੁਲਾਈ 20, 2022

ਨਾਮੀਬੀਆ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮਹਾ-ਮਹਿਮ ਸ੍ਰੀਮਤੀ ਨੇਤੁੰਮਬੋ ਨੰਦੀ ਨਦਾਇਤਵਾਹ ਭਾਰਤ-ਅਫ਼ਰੀਕੀ ਪ੍ਰਗਤੀ ਸਾਂਝ ਉੱਤੇ 17ਵੇਂ ਸੀਆਈਆਈ ਐਕਸਮਿ ਬੈਕ ਸਮੇਲਨ ਦੇ ਵੱਚ ਹੱਸਿਾ ਲੈਣ ਅਤੇ ਭਾਰਤ ਅਤੇ ਨਾਮੀਬੀਆ ਵੱਚਕਾਰ ਬਾਈਲੇਟਰਲ ਵਾਰਤਾ ਕਰਨ ਦੇ ਲਈ 17-21 ਜੁਲਾਈ, 2022 ਤੱਕ ਭਾਰਤ ਦਾ ਦੌਰਾ ਕਰ ਰਹੇ ਹਨ।

ਇਸ ਦੌਰੇ ਵੱਚ ਉਪ-ਪ੍ਰਧਾਨ ਮੰਤਰੀ ਨੇ ਭਾਰਤ ਦੇ ਉਪ-ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਿਦੇਸ਼ ਮੰਤਰੀ, ਡਾ. ਐਸ. ਜੈ ਸ਼ੰਕਰ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ੍ਰੀ ਭੁਪੇਂਦਰ ਯਾਦਵ ਨਾਲ ਬਾਈਲੇਟਰਲ ਵਾਰਤਾ ਦਾ ਇੱਕ ਵੱਚਕਾਰ ਰਾਊਂਡ ਵੀ ਕੀਤਾ। ਇਸ ਦੌਰੇ ਵੱਚ ਤਨਿ ਸਮਝੌਤੀਆਂ ਉੱਤੇ ਹਸਤਾਖਰ ਕੀਤੇ ਗਏ, ਜਨ੍ਹਾਂ ਵੱਚ (ਓ) ਭਾਰਤ ਅਤੇ ਨਾਮੀਬੀਆ ਵੱਚਕਾਰ ਜੰਗਲ ਸੰਰਕਸ਼ਣ ਅਤੇ ਸਸਟੇਨੇਬਲ ਜੈਵਿਕ-ਵਭਿਨਿਤਾ ਦੀ ਵਰਤੋਂ ਦੇ ਬਾਰੇ ਇਕਰਾਰਨਾਮਾ, (ਅ) ਨਾਮੀਬੀਆ ਅਤੇ ਭਾਰਤ ਵੱਚਕਾਰ 'ਡਿਪਲੋਮੈਟਿਕ ਮਿਸ਼ਨ ਦੇ ਸਦੱਸਾਂ ਦੇ ਜੀਵਨ ਸਾਥੀਆਂ ਅਤੇ ਆਸ਼ਰਤਿਾਂ ਨੂੰ ਲਾਹੇਵੰਦ ਰੁਜ਼ਗਾਰ ਦੇ ਵੱਚ ਸ਼ਾਮਲ ਹੋਣ ਦੇ ਲਈ ਅਧਿਕਾਰਤ ਕਰਨ' ਦੇ ਬਾਰੇ ਇਕਰਾਰਨਾਮਾ ਅਤੇ (ੲ) ਭਾਰਤ ਦੀ ਨੈਸ਼ਨਲ ਫੋਰੈਸਟਿਕ ਸਾਇੰਸ ਯੂਨੀਵਰਸਿਟੀ (ਐੱਨਐੱਫਐੱਸਯੂ) ਅਤੇ ਨਾਮੀਬੀਅਨ ਪੁਲਿਸ ਫੋਰੈਸਟਿਕ ਸਾਇੰਸ ਇੰਸਟੀਟਿਊਟ (ਐੱਨਪੀਐੱਫਐੱਸਆਈ) ਵੱਚਕਾਰ ਇਕਰਾਰਨਾਮੇ ਸ਼ਾਮਲ ਹਨ।

ਦੌਰੇ ਉੱਤੇ ਆਏ ਡੀਪੀਐਮ ਨੇ 19 ਜੁਲਾਈ 2022 ਨੂੰ ਸੀਆਈਆਈ ਐਕਸਮਿ ਬੈਕ ਕਾਂਨਕਲੇਵ ਦੇ ਉਦਘਾਟਨ ਦੇ ਮੌਕੇ ਦੌਰਾਨ ਆਪਣਾ ਭਾਸ਼ਣ ਦੱਤਾ। ਕਾਂਕਲੇਵ ਦੇ ਦੌਰਾਨ, ਨਾਮੀਬੀਆ ਦੇ ਨਾਲ ਵਪਾਰ ਕਰਨ ਬਾਰੇ ਇੱਕ ਕੰਟਰੀ ਸੈਸ਼ਨ ਵੀ 20 ਜੁਲਾਈ 2022 ਨੂੰ ਆਯੋਜਿਤ ਕੀਤਾ ਗਿਆ ਜਿੱਥੇ ਕੀ ਪ੍ਰਮੁੱਖ ਕਾਰੋਬਾਰੀ ਘਰਾਣੀਆਂ ਅਤੇ ਕਾਰੋਬਾਰੀ ਵਅਕਤੀਆਂ ਵਲੋਂ ਸ਼ਰਿਕਤ ਕੀਤੀ ਗਈ। ਦੌਰੇ ਦੌਰਾਨ ਡੀਪੀਐਮ ਨੇ ਛੋਟੇ ਉਦਯੋਗਾਂ, ਰਨਿਊਏਬਲ ਏਨਰਜੀ, ਖੇਤੀਬਾੜੀ ਉਪਕਰਣ ਅਤੇ ਤਕਨੀਕ, ਸਟਾਰਟ-ਅੱਪਸ ਅਤੇ ਵੈਕਸੀਨ ਨਰਿਮਾਣ ਦੇ ਸਮੇਤ ਅਰਬ-ਵਵਿਸਥਾ ਦੇ ਕਈ ਖੇਤਰ ਕਵਰ ਕਰਨ ਵਾਲੀਆਂ ਕਾਰੋਬਾਰੀ ਬੈਠਕਾਂ ਵੀ ਕੀਤੀਆਂ।

ਨਾਮੀਬੀਆ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦਾ ਇਹ ਦੌਰਾ, ਦੋਵਾਂ ਦੇਸ਼ਾਂ ਦੇ ਵੱਚਕਾਰ ਬਾਈਲੇਟਰਲ ਸੰਬੰਧਾਂ ਨੂੰ ਮਜ਼ਬੂਤ ਹੁਲਾਰਾ ਦੇਣ ਦੀ ਉਮੀਦ ਪ੍ਰਦਾਨ ਕਰਦਾ ਹੈ।

ਨਵੀਂ ਦਿੱਲੀ

ਜੁਲਾਈ 20, 2022

DISCLAIMER: This is an approximate translation. The original is available in English on MEA's website and may be referred to as the official press release.

